

 Print Page

Sri Guru Granth Sahib

Displaying 1135 of

ਮਧੁਸੂਦਨੁ ਜਪੀਐ ਉਰ ਧਾਰਿ ॥

Madhhusoodhan Japeeai Our Dhhaar ||

Enshrine Him in your heart, and meditate on the Lord.

ਭੈਰਉ (ਮਃ ੪) (੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੫ ਪੰ. ੧

Raag Bhaira-o Guru Ram Das

ਦੇਹੀ ਨਗਰਿ ਤਸਕਰ ਪੰਚ ਧਾਤੂ ਗੁਰ ਸਬਦੀ ਹਰਿ ਕਾਢੇ ਮਾਰਿ ॥੧॥ ਰਹਾਉ ॥

Dhaehee Nagar Thasakar Panch Dhhaathoo Gur Sabadhee Har Kaadtae Maar ||1|| Rehaao ||

The five plundering thieves are in the body-village; through the Word of the Guru's Shabad, the Lord has beaten them and driven them out. ||1||Pause||

ਭੈਰਉ (ਮਃ ੪) (੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੫ ਪੰ. ੧

Raag Bhaira-o Guru Ram Das

ਜਿਨ ਕਾ ਹਰਿ ਸੇਤੀ ਮਨੁ ਮਾਨਿਆ ਤਿਨ ਕਾਰਜ ਹਰਿ ਆਪਿ ਸਵਾਰਿ ॥

Jin Kaa Har Saethee Man Maaniaa Thin Kaaraj Har Aap Savaar ||

Those whose minds are satisfied with the Lord - the Lord Himself resolves their affairs.

ਭੈਰਉ (ਮਃ ੪) (੫) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੫ ਪੰ. ੨

Raag Bhaira-o Guru Ram Das

ਤਿਨ ਚੂਕੀ ਮੁਹਤਾਜੀ ਲੋਕਨ ਕੀ ਹਰਿ ਅੰਗੀਕਾਰੁ ਕੀਆ ਕਰਤਾਰਿ ॥੨॥

Thin Chookee Muhathaajee Lokan Kee Har Angeekaar Keeaa Karathaar ||2||

Their subservience and their dependence on other people is ended; the Creator Lord is on their side. ||2||

ਭੈਰਉ (ਮਃ ੪) (੫) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੫ ਪੰ. ੨

Raag Bhaira-o Guru Ram Das

ਮਤਾ ਮਸੂਰਤਿ ਤਾਂ ਕਿਛੁ ਕੀਜੈ ਜੇ ਕਿਛੁ ਹੋਵੈ ਹਰਿ ਬਾਹਰਿ ॥

Mathaa Masoorath Thaan Kishh Keejai Jae Kishh Hovai Har Baahar ||

If something were beyond the realm of the Lord's Power, only then would we have recourse to consult someone else.

ਭੈਰਉ (ਮਃ ੪) (੫) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੫ ਪੰ. ੩

Raag Bhaira-o Guru Ram Das

ਜੇ ਕਿਛੁ ਕਰੇ ਸੋਈ ਭਲ ਹੋਸੀ ਹਰਿ ਧਿਆਵਹੁ ਅਨਦਿਨੁ ਨਾਮੁ ਮੁਰਾਰਿ ॥੩॥

Jo Kishh Karai Soee Bhal Hosee Har Dhhiaavahu Anadhin Naam Muraar ||3||

Whatever the Lord does is good. Meditate on the Name of the Lord, night and day. ||3||

ਭੈਰਉ (ਮਃ ੪) (੫) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੫ ਪੰ. ੪

Raag Bhaira-o Guru Ram Das

ਹਰਿ ਜੋ ਕਿਛੁ ਕਰੇ ਸੁ ਆਪੇ ਆਪੇ ਓਹੁ ਪੂਛਿ ਨ ਕਿਸੈ ਕਰੇ ਬੀਚਾਰਿ ॥

Har Jo Kishh Karae S Aapae Aapae Ouhu Pooshh N Kisai Karae Beechaar ||

Whatever the Lord does, He does by Himself. He does not ask or consult anyone else.

ਭੈਰਉ (ਮਃ ੪) (੫) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੫ ਪੰ. ੫

Raag Bhaira-o Guru Ram Das

ਨਾਨਕ ਸੋ ਪ੍ਰਭੁ ਸਦਾ ਧਿਆਈਐ ਜਿਨਿ ਮੇਲਿਆ ਸਤਿਗੁਰੁ ਕਿਰਪਾ ਧਾਰਿ ॥੪॥੧॥੫॥

Naanak So Prabh Sadhaa Dhhiaaeai Jin Maeliaa Sathigur Kirapaa Dhhaar ||4||1||5||

O Nanak, meditate forever on God; granting His Grace, He unites us with the True Guru. ||4||1||5||

ਭੈਰਉ (ਮਃ ੪) (੫) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੫ ਪੰ. ੫

Raag Bhaira-o Guru Ram Das

ਭੈਰਉ ਮਹਲਾ ੪ ॥

Bhairo Mehalaa 4 ||

Bhairao, Fourth Mehl:

ਭੈਰਉ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੧੩੫

ਤੇ ਸਾਧੂ ਹਰਿ ਮੇਲਹੁ ਸੁਆਮੀ ਜਿਨ ਜਪਿਆ ਗਤਿ ਹੋਇ ਹਮਾਰੀ ॥

Thae Saadhoo Har Maelahu Suaamee Jin Japiaa Gath Hoe Hamaaree ||

O my Lord and Master, please unite me with the Holy people; meditating on You, I am saved.

ਭੈਰਉ (ਮਃ ੪) (੬) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੫ ਪੰ. ੬

Raag Bhaira-o Guru Ram Das

ਤਿਨ ਕਾ ਦਰਸੁ ਦੇਖਿ ਮਨੁ ਬਿਗਸੈ ਖਿਨੁ ਖਿਨੁ ਤਿਨ ਕਉ ਹਉ ਬਲਿਹਾਰੀ ॥੧॥

Thin Kaa Dharas Dhaekh Man Bigasai Khin Khin Thin Ko Ho Balihaaree ||1||

Gazing upon the Blessed Vision of their Darshan, my mind blossoms forth. Each and every moment, I am a sacrifice to them. ||1||

ਭੈਰਉ (ਮਃ ੪) (੬) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੫ ਪੰ. ੭

Raag Bhaira-o Guru Ram Das

ਹਰਿ ਹਿਰਦੈ ਜਪਿ ਨਾਮੁ ਮੁਰਾਰੀ ॥

Har Hiradhai Jap Naam Muraaree ||

Meditate within your heart on the Name of the Lord.

ਭੈਰਉ (ਮਃ ੪) (੬) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੫ ਪੰ. ੮

Raag Bhaira-o Guru Ram Das

ਕ੍ਰਿਪਾ ਕ੍ਰਿਪਾ ਕਰਿ ਜਗਤ ਪਿਤ ਸੁਆਮੀ ਹਮ ਦਾਸਨਿ ਦਾਸ ਕੀਜੈ ਪਨਿਹਾਰੀ ॥੧॥ ਰਹਾਉ ॥

Kirapaa Kirapaa Kar Jagath Pith Suaamee Ham Dhaasan Dhaas Keejai Panihaaree ||1|| Rehaao ||

Show Mercy, Mercy to me, O Father of the World, O my Lord and Master; make me the water-carrier of the slave of Your slaves. ||1||Pause||

ਭੈਰਉ (ਮਃ ੪) (੬) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੫ ਪੰ. ੮

Raag Bhaira-o Guru Ram Das

ਤਿਨ ਮਤਿ ਉਤਮ ਤਿਨ ਪਤਿ ਉਤਮ ਜਿਨ ਹਿਰਦੈ ਵਸਿਆ ਬਨਵਾਰੀ ॥

Thin Math Ootham Thin Path Ootham Jin Hiradhai Vasiaa Banavaaree ||

Their intellect is sublime and exalted, and so is their honor; the Lord, the Lord of the forest, abides within their hearts.

ਭੈਰਉ (ਮਃ ੪) (੬) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੫ ਪੰ. ੯

Raag Bhaira-o Guru Ram Das

ਤਿਨ ਕੀ ਸੇਵਾ ਲਾਇ ਹਰਿ ਸੁਆਮੀ ਤਿਨ ਸਿਮਰਤ ਗਤਿ ਹੋਇ ਹਮਾਰੀ ॥੨॥

Thin Kee Saevaa Laae Har Suaamee Thin Simarath Gath Hoe Hamaaree ||2||

O my Lord and Master, please link me to the service of those who meditate in remembrance on You, and are saved. ||2||

ਭੈਰਉ (ਮਃ ੪) (੬) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੫ ਪੰ. ੯

Raag Bhaira-o Guru Ram Das

ਜਿਨ ਐਸਾ ਸਤਿਗੁਰੁ ਸਾਧੁ ਨ ਪਾਇਆ ਤੇ ਹਰਿ ਦਰਗਹ ਕਾਢੇ ਮਾਰੀ ॥

Jin Aisaa Sathigur Saadhh N Paaeiaa Thae Har Dharageh Kaadtae Maaree ||

Those who do not find such a Holy True Guru are beaten, and driven out of the Court of the Lord.

ਭੈਰਉ (ਮਃ ੪) (੬) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੫ ਪੰ. ੧੦

Raag Bhaira-o Guru Ram Das

ਤੇ ਨਰ ਨਿੰਦਕ ਸੋਭ ਨ ਪਾਵਹਿ ਤਿਨ ਨਕ ਕਾਟੇ ਸਿਰਜਨਹਾਰੀ ॥੩॥

Thae Nar Nindhak Sobh N Paavehi Thin Nak Kaattae Sirajanehaaree ||3||

These slanderous people have no honor or reputation; their noses are cut by the Creator Lord. ||3||

ਭੈਰਉ (ਮਃ ੪) (੬) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੫ ਪੰ. ੧੧

Raag Bhaira-o Guru Ram Das

ਹਰਿ ਆਪਿ ਬੁਲਾਵੈ ਆਪੇ ਬੋਲੈ ਹਰਿ ਆਪਿ ਨਿਰੰਜਨੁ ਨਿਰੰਕਾਰੁ ਨਿਰਾਹਾਰੀ ॥

Har Aap Bulaavai Aapae Bolai Har Aap Niranjan Nirankaar Niraahaaree ||

The Lord Himself speaks, and the Lord Himself inspires all to speak; He is Immaculate and Formless, and needs no sustenance.

ਭੈਰਉ (ਮਃ ੪) (੬) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੫ ਪੰ. ੧੧

Raag Bhaira-o Guru Ram Das

ਹਰਿ ਜਿਸੁ ਤੂ ਮੇਲਹਿ ਸੋ ਤੁਧੁ ਮਿਲਸੀ ਜਨ ਨਾਨਕ ਕਿਆ ਏਹਿ ਜੰਤ ਵਿਚਾਰੀ ॥੪॥੨॥੬॥

Har Jis Thoo Maelehi So Thudhh Milasee Jan Naanak Kiaa Eaehi Janth Vichaaree ||4||2||6||

O Lord, he alone meets You, whom You cause to meet. Says servant Nanak, I am a wretched creature.

What can I do? ||4||2||6||

ਭੈਰਉ (ਮਃ ੪) (੬) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੫ ਪੰ. ੧੨

Raag Bhaira-o Guru Ram Das

ਭੈਰਉ ਮਹਲਾ ੪ ॥

Bhairo Mehalaa 4 ॥

Bhairao, Fourth Mehl:

ਭੈਰਉ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੧੩੫

ਸਤਸੰਗਤਿ ਸਾਈ ਹਰਿ ਤੇਰੀ ਜਿਤੁ ਹਰਿ ਕੀਰਤਿ ਹਰਿ ਸੁਨਣੇ ॥

Sathasangath Saaee Har Thaeree Jith Har Keerath Har Sunanae ॥

That is Your True Congregation Lord where the Kirtan of the Lord's Praises are heard.

ਭੈਰਉ (ਮਃ ੪) (੭) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੫ ਪੰ. ੧੩

Raag Bhaira-o Guru Ram Das

ਜਿਨ ਹਰਿ ਨਾਮੁ ਸੁਣਿਆ ਮਨੁ ਭੀਨਾ ਤਿਨ ਹਮ ਸ੍ਰੇਵਹ ਨਿਤ ਚਰਣੇ ॥੧॥

Jin Har Naam Suniaa Man Bheena Thin Ham Sraevah Nith Charanae ||1||

The minds of those who listen to the Lord's Name are drenched with bliss; I worship their feet continually. ||1||

ਭੈਰਉ (ਮਃ ੪) (੭) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੫ ਪੰ. ੧੪

Raag Bhaira-o Guru Ram Das

ਜਗਜੀਵਨੁ ਹਰਿ ਧਿਆਇ ਤਰਣੇ ॥

Jagajeevan Har Dhhiaae Tharanae ॥

Meditating on the Lord, the Life of the World, the mortals cross over.

ਭੈਰਉ (ਮਃ ੪) (੭) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੫ ਪੰ. ੧੪

Raag Bhaira-o Guru Ram Das

ਅਨੇਕ ਅਸੰਖ ਨਾਮ ਹਰਿ ਤੇਰੇ ਨ ਜਾਹੀ ਜਿਹਵਾ ਇਤੁ ਗਨਣੇ ॥੧॥ ਰਹਾਉ ॥

Anaek Asankh Naam Har Thaerae N Jaahee Jihavaa Eith Gananae ||1|| Rehaao ॥

Your Names are so many, they are countless, O Lord. This tongue of mine cannot even count them.

||1||Pause||

ਭੈਰਉ (ਮਃ ੪) (੭) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੫ ਪੰ. ੧੫

Raag Bhaira-o Guru Ram Das

ਗੁਰਸਿਖ ਹਰਿ ਬੋਲਹੁ ਹਰਿ ਗਾਵਹੁ ਲੇ ਗੁਰਮਤਿ ਹਰਿ ਜਪਣੇ ॥

Gurasikh Har Bolahu Har Gaavahu Lae Guramath Har Japanae ॥

O Gursikhs, chant the Lord's Name, and sing the Praises of the Lord. Take the Guru's Teachings, and meditate on the Lord.

ਭੈਰਉ (ਮਃ ੪) (੭) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੫ ਪੰ. ੧੫

Raag Bhaira-o Guru Ram Das

ਜੋ ਉਪਦੇਸੁ ਸੁਣੇ ਗੁਰ ਕੇਰਾ ਸੋ ਜਨੁ ਪਾਵੈ ਹਰਿ ਸੁਖ ਘਣੇ ॥੨॥

Jo Oupadhaes Sunae Gur Kaeraa So Jan Paavai Har Sukh Ghanae ||2||

Whoever listens to the Guru's Teachings - that humble being receives countless comforts and pleasures from the Lord. ||2||

ਭੈਰਉ (ਮਃ ੪) (੭) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੫ ਪੰ. ੧੬

Raag Bhaira-o Guru Ram Das

ਧੰਨੁ ਸੁ ਵੰਸੁ ਧੰਨੁ ਸੁ ਪਿਤਾ ਧੰਨੁ ਸੁ ਮਾਤਾ ਜਿਨਿ ਜਨ ਜਣੇ ॥

Dhhann S Vans Dhhann S Pithaa Dhhann S Maathaa Jin Jan Janae ||

Blessed is the ancestry, blessed is the father, and blessed is that mother who gave birth to this humble servant.

ਭੈਰਉ (ਮਃ ੪) (੭) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੫ ਪੰ. ੧੭

Raag Bhaira-o Guru Ram Das

ਜਿਨ ਸਾਸਿ ਗਿਰਾਸਿ ਧਿਆਇਆ ਮੇਰਾ ਹਰਿ ਹਰਿ ਸੇ ਸਾਚੀ ਦਰਗਹ ਹਰਿ ਜਨ ਬਣੇ ॥੩॥

Jin Saas Giraas Dhhiaaeiaa Maeraa Har Har Sae Saachee Dharageh Har Jan Banae ||3||

Those who meditate on my Lord, Har, Har, with every breath and morsel of food - those humble servants of the Lord look beautiful in the True Court of the Lord. ||3||

ਭੈਰਉ (ਮਃ ੪) (੭) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੫ ਪੰ. ੧੭

Raag Bhaira-o Guru Ram Das

ਹਰਿ ਹਰਿ ਅਗਮ ਨਾਮ ਹਰਿ ਤੇਰੇ ਵਿਚਿ ਭਗਤਾ ਹਰਿ ਧਰਣੇ ॥

Har Har Agam Naam Har Thaerae Vich Bhagathaa Har Dhharanae ||

O Lord, Har, Har, Your Names are profound and infinite; Your devotees cherish them deep within.

ਭੈਰਉ (ਮਃ ੪) (੭) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੫ ਪੰ. ੧੮

Raag Bhaira-o Guru Ram Das

ਨਾਨਕ ਜਨਿ ਪਾਇਆ ਮਤਿ ਗੁਰਮਤਿ ਜਪਿ ਹਰਿ ਹਰਿ ਪਾਰਿ ਪਵਣੇ ॥੪॥੩॥੭॥

Naanak Jan Paaeiaa Math Guramath Jap Har Har Paar Pavanae ||4||3||7||

Servant Nanak has obtained the wisdom of the Guru's Teachings; meditating on the Lord, Har, Har, he crosses over to the other side. ||4||3||7||

ਭੈਰਉ (ਮਃ ੪) (੭) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੫ ਪੰ. ੧੯

Raag Bhaira-o Guru Ram Das